

ਚੰਗਿਆਈ ਸੇਵਕਾਈ ਦੀ ਇਬਾਦਤ ਦੀ ਤਰਤੀਬ

ਬੀਮ (ਵਿਸ਼ਾ): ਦੁਖਾਂ ਦੇ ਵੇਲੇ ਦੀ ਆਸ

1. ਅਰਾਧਨਾ ਦੀ ਪੁਕਾਰ

“ਆਪਣੀ ਔਖ ਦੇ ਵੇਲੇ ਮੈਂ ਯਹੋਵਾਹ ਨੂੰ ਪੁਕਾਰਿਆ ਅਤੇ ਆਪਣੇ ਪਰਮੇਸ਼ੁਰ ਦੀ ਦੁਹਾਈ ਦਿੱਤੀ। ਉਸ ਨੇ ਆਪਣੀ ਹੈਕਲ ਵਿਚੋਂ ਮੇਰੀ ਅਵਾਜ਼ ਸੁਣੀ ਅਤੇ ਮੇਰੀ ਦੁਹਾਈ ਉਸ ਦੇ ਅੱਗੇ ਸਗੋਂ ਉਸ ਦੇ ਕੰਨਾਂ ਤੀਕ ਪੁੱਜੀ। ਪਰ ਮੈਂ ਅਧੀਨ ਅਤੇ ਦੁਖੀ ਹਾਂ, ਹੇ ਪਰਮੇਸ਼ੁਰ ਤੇਰਾ ਬਚਾਓ ਮੈਨੂੰ ਉੱਚਾ ਕਰ ਕੇ ਖਲ੍ਹਿਆਰੇ। ਮੈਂ ਗੀਤ ਨਾਲ ਪਰਮੇਸ਼ੁਰ ਦੇ ਨਾਮ ਦੀ ਵਡਿਆਈ ਕਰਾਂਗਾ।” (ਜ਼ਬੂਰ 18:6; 69:29-30)

2. ਸਵਾਗਤ

ਸਾਡੇ ਪ੍ਰਭੂ ਅਤੇ ਮੁਕਤੀਦਾਤਾ ਦੇ ਨਾਂ ਵਿੱਚ ਅਸੀਂ ਆਪ ਸਭਨਾਂ ਦਾ ਹੀਲਿੰਗ ਮਿਨੀਸਟਰੀ ਸੰਡੇ ਵਰਸ਼ਿਪ ਸਰਵਿਸ ਵਿੱਚ ਸਵਾਗਤ ਕਰਦੇ ਹਾਂ। ਇਹ ਦਿਨ ਉਸ ਚੰਗਿਆਈ ਨੂੰ ਯਾਦ ਕਰਕੇ ਮਣਾਉਣ ਲਈ ਮਿੱਥਿਆ ਗਿਆ ਹੈ ਜੋ ਸਾਡੇ ਮੁਕਤੀਦਾਤਾ ਯਿਸੂ ਮਸੀਹ ਨੇ ਸਾਡੇ ਸਭਨਾਂ ਲਈ ਇਸ ਦੁਖ, ਤਕਲੀਫ, ਤਸ਼ਦਦ ਅਤੇ ਔਖਿਆਈ ਵਾਲੇ ਸੰਸਾਰ ਵਿੱਚ ਸਹਿਨ ਯੋਗ ਬਣਾਇਆ ਹੈ।

3. ਮੁਢਲੀ ਪ੍ਰਾਰਥਨਾ :

ਸਰਬ ਸ਼ਕਤੀਮਾਨ ਪਰਮੇਸ਼ੁਰ ਜ਼ਿੰਦਗੀ ਦਾ ਸਰੋਤ ਅਤੇ ਸਹਿਯੋਗੀ ਇਸ ਖਾਸ ਮੌਕੇ ਤੇ ਆਪ ਦਾ ਧੰਨਵਾਦ ਕਰਦੇ ਹਾਂ ਇਹ ਜਾਣਨ ਦੇ ਲਈ ਕਿ ਸਾਡੀ ਕਮਜ਼ੋਰੀ ਵਿੱਚ ਤੁਸੀਂ ਸਾਡੀ ਤਾਕਤ ਬਣਦੇ ਹੋ। ਅਸੀਂ ਤੁਹਾਡੀ ਹਜ਼ੂਰੀ ਦੇ ਲਈ ਧੰਨਵਾਦ ਕਰਦੇ ਹਾਂ ਜੋ ਸਾਡੀਆਂ ਜ਼ਖਮੀ ਆਤਮਾਵਾਂ ਨੂੰ ਚੰਗਾ ਕਰਦਾ ਹੈ। ਅਸੀਂ ਮੰਗਦੇ ਹਾਂ ਕਿ ਜਦੋਂ ਅਸੀਂ ਦੁਖ ਤਕਲੀਫਾਂ ਵਿੱਚ ਹੁੰਦੇ ਹਾਂ ਤੁਸੀਂ ਸਾਡੇ ਕਮਜ਼ੋਰ ਮਨਾਂ ਅਤੇ ਸਰੀਰਾਂ ਨੂੰ ਛੂਹੋ। ਆਪਣੇ ਨਿਰੰਤਰ ਸਦੀਪਕ ਪਿਆਰ ਵਜੋਂ ਸਾਨੂੰ ਕਦੇ ਨਾ ਛੱਡਣਾ ਤੇ ਨਾ ਹੀ ਭੁੱਲਣਾ। ਤੁਸੀਂ ਸਾਨੂੰ ਆਪਣੇ ਜੀਵਨ ਦੇ ਜਲ ਨਾਲ ਭਰੋ ਤਾਂ ਜੋ ਅਸੀਂ ਫੇਰ ਤੋਂ ਪਿਆਸੇ ਨਾ ਹੋਈਏ ਅਤੇ ਆਪਣੇ ਆਪ ਨੂੰ ਤੁਹਾਡੇ ਦੁਆਰਾ ਤਿਆਗੇ ਹੋਏ ਨਾ ਜਾਣੀਏ। ਨਿਗਾਹ ਕਰ ਅਤੇ ਸਾਡੇ ਕੋਮਲ ਹੱਥਾਂ ਦਾ ਪੋਸ਼ਨ ਕਰ ਤਾਂ ਜੋ ਅਸੀਂ ਤੇਰੀ ਤੰਦਰੁਸਤੀ ਚੰਗਿਆਈ ਅਤੇ ਸੰਪੂਰਣਤਾ ਨੂੰ ਆਪਣੀ ਜ਼ਿੰਦਗੀ ਦੇ ਪਲ ਵਿੱਚ ਮਹਿਸੂਸ ਕਰੀਏ। ਆਪਣੀ ਦੇਹ ਦੇ ਹਰੇਕ ਅੰਗ ਨੂੰ ਬਰਕਤ ਦੇ ਤਾਂ ਜੋ ਉਹ ਆਪਣੀ ਜ਼ਿੰਦਗੀ ਦੇ ਹਰੇਕ ਮੁਸ਼ਕਲ ਦੌਰ ਵਿੱਚ ਜ਼ਿੰਦਗੀ ਅਤੇ ਇਸ ਦੀਆਂ ਚੁਨੌਤੀਆਂ ਉੱਤੇ ਕਾਬੂ ਪਾਉਣ ਲਈ ਤੇਰੀ ਤਾਜ਼ਗੀ ਨੂੰ ਮਹਿਸੂਸ ਕਰ ਸਕਣ। ਯਿਸੂ ਮਸੀਹ ਦੇ ਨਾਮ ਵਿੱਚ ਮੰਗਦੇ ਹਾਂ।

4. ਭਜਨ :

5. ਸੰਤਾਂ ਦਾ ਅਕੀਦਾ/ ਧੰਨਵਾਦ ਦੀ ਪ੍ਰਾਰਥਨਾ/ ਇਕਰਾਰ

6. ਪਵਿੱਤਰ ਸ਼ਾਸਤਰ ਦਾ ਅਧਿਐਨ :

1. ਜ਼ਬੂਰ 116:1-19
2. ਰੋਮੀਆਂ 8:18-30
3. ਮੱਤੀ 6:25-34

7. ਚੰਗਿਆਈ ਸੇਵਾ ਦੀ ਜਾਣ-ਪਛਾਣ

ਯਿਸੂ ਮਸੀਹ ਦੀ ਚੰਗਿਆਈ ਸੇਵਾ ਯਿਸੂ ਮਸੀਹ ਦੀ ਪਿਆਰ ਭਰੀ ਦੇਖਭਾਲ, ਜੀਵਨ ਅਤੇ ਕਾਰਜ ਉੱਤੇ ਅਧਾਰਤ ਸੀ ਅਤੇ ਸਾਡੇ ਲਈ ਨਿਰੰਤਰ ਪਰਚਾਰ, ਸਿਖਲਾਈ ਅਤੇ ਚੰਗਿਆਈ ਸੇਵਕਾਈ ਦੇ ਸੱਦੇ ਦਾ ਅਰੰਭ

ਉਸਦੇ ਦੁਨਿਆਵੀ ਜੀਵਨ ਦੌਰਾਨ ਹੋਇਆ। ਹਰੇਕ ਇਨਸਾਨ ਦੇ ਲਈ ਉਸਦੀ ਇੱਛਾ, ਜ਼ਿੰਦਗੀ ਦੀ ਭਰਪੂਰੀ ਹੈ। ਇਸ ਤਰਾਂ ਚੰਗਾਈ ਬਹੁਪੱਖੀ ਹੈ- ਆਤਮਿਕ, ਮਾਨਸਕ, ਸਰੀਰਕ, ਭਾਵਨਾਤਮਕ ਅਤੇ ਸਮਾਜਿਕ। ਸਾਡਾ ਪ੍ਰਭੂ ਅਤੇ ਮੁਕਤੀਦਾਤਾ ਯਿਸੂ ਮਸੀਹ ਅਰੰਭ ਤੋਂ ਲੈ ਕੇ ਹੁਣ ਤੱਕ ਹਰੇਕ ਚੰਗਾਈ ਦਾ ਸਰੋਤ ਹੈ।

ਭਾਰਤ ਵਿੱਚ, ਚੰਗਾਈ ਸੇਵਾ ਦਾ ਅਰੰਭ ਸੰਨ 1905 ਵਿੱਚ ਮਿਸ਼ਨਰੀਆਂ ਦੁਆਰਾ ਕੀਤਾ ਗਿਆ ਜਿਨ੍ਹਾਂ ਨੂੰ ਮੈਡੀਕਲ ਮਿਸ਼ਨਰੀ ਐਸੋਸੀਏਸ਼ਨ ਆਫ ਇੰਡੀਆ (MMA) ਕਿਹਾ ਜਾਂਦਾ ਸੀ ਅਤੇ 1926 ਵਿੱਚ ਇਸ ਦਾ ਨਾਮ ਕ੍ਰਿਸਚੀਅਨ ਮੈਡੀਕਲ ਐਸੋਸੀਏਸ਼ਨ ਆਫ ਇੰਡੀਆ (CMAI) ਕਰ ਦਿੱਤਾ ਗਿਆ। ਅੱਜ CMAI ਦੇ ਅਧੀਨ 300 ਕ੍ਰਿਸਚੀਅਨ ਮਿਸ਼ਨ ਹਸਪਤਾਲ ਆਉਂਦੇ ਹਨ, ਜਿਨ੍ਹਾਂ ਵਿੱਚ ਦੋ ਮੈਡੀਕਲ ਕਾਲਜ ਲੁਧਿਆਣਾ ਅਤੇ ਵਿਲੋਰ ਵੀ ਸ਼ਾਮਲ ਹਨ। ਇਸ ਦੇ ਨਾਲ ਇਹ ਦਸ ਹਜ਼ਾਰ ਤੋਂ ਵੀ ਵੱਧ ਸਮਰਪਿਤ ਸਿਹਤ ਕਰਮੀਆਂ ਨੂੰ ਵੀ ਚੰਗਾਈ ਸੇਵਾ ਵਿੱਚ ਸ਼ਾਮਲ ਕਰਦੀ ਹੈ। ਇਹ ਸਾਡੇ ਦੇਸ਼ ਦੀਆਂ ਭਿੰਨ-ਭੰਨ ਸਿਹਤ ਲੋੜਾਂ ਦੀ ਪੂਰਤੀ ਵਿੱਚ ਵੀ ਵੱਧ ਚਤੁਰ ਕੇ ਯੋਗਦਾਨ ਦਿੰਦੀ ਹੈ। CMAI ਦੇ ਮੈਂਬਰਾਂ ਨੇ ਬਹੁਤ ਸਾਰੇ ਖੇਤਰਾਂ ਵਿੱਚ ਮੁੱਢਲਾ ਕਾਰਜ ਕੀਤਾ ਹੈ ਜਿਵੇਂ ਕਿ ਲੈਪਰਸੀ, ਟੁਬਰਕੁਲੋਸਿਸ, ਮਲੇਰਿਆ ਅਤੇ ਐਚ.ਆਈ.ਵੀ./ਏਡਸ।

CMAI ਦਾ ਮਕਸਦ ਸਾਡੇ ਪ੍ਰਭੂ ਅਤੇ ਮੁਕਤੀਦਾਤਾ ਯਿਸੂ ਮਸੀਹ ਦੇ ਪਿਆਰ ਅਤੇ ਹੁਕਮ ਦੀ ਪਾਲਨਾ ਕਰਦੇ ਹੋਏ ਭਾਰਤ ਵਿੱਚ ਚਰਚ ਦੀ ਸੇਵਾ, ਉਸ ਦੀ ਚੰਗਾਈ ਸੇਵਾਈ ਦਾ ਸਹਿਯੋਗ ਤੰਦਰੁਸਤ ਸਮਾਜ ਬਣਾਉਣ ਵਿੱਚ ਕਰਨਾ ਹੈ।

8. ਉਪਦੇਸ਼ ਦੀ ਬਾਹਰੀ ਰੂਪਰੇਖਾ

ਵਿਸ਼ਾ: ਦੁਖਾਂ ਦੇ ਵੇਲੇ ਦੀ ਆਸ

“ਅਕਾਸ਼ ਦੇ ਪੰਛੀਆਂ ਵੱਲ ਧਿਆਨ ਕਰੋ ਜੋ ਓਹ ਨਾ ਬੀਜਦੇ ਨਾ ਵੱਢਦੇ ਹਨ ਅਤੇ ਨਾ ਭਤੌਲਿਆਂ ਵਿੱਚ ਇੱਕਠੇ ਕਰਦੇ ਹਨ ਅਰ ਤੁਹਾਡਾ ਸੁਰਗੀ ਪਿਤਾ ਉਨ੍ਹਾਂ ਦੀ ਪਿਰਤਪਾਲ ਕਰਦਾ ਹੈ। ਭਲਾ ਤੁਸੀਂ ਉਨ੍ਹਾਂ ਨਾਲੋਂ ਉੱਤਮ ਨਹੀਂ ਹੋ? ਅਤੇ ਤੁਹਾਡੇ ਵਿੱਚੋਂ ਉਹ ਕਿਹੜਾ ਹੈ ਜਿਹੜਾ ਚਿੰਤਾ ਕਰਕੇ ਆਪਣੀ ਉਮਰ ਨੂੰ ਇੱਕ ਪਲ ਵੱਧਾ ਸਕਦਾ ਹੈ।” (ਸੌਤੀ 6:26-27)

ਜਾਣ-ਪਛਾਣ

ਜ਼ਿੰਦਗੀ ਵਿੱਚ ਦੁੱਖ ਕਿਉਂ ਹਨ? ਇਹ ਇਸ ਲਈ ਹਨ ਕਿਉਂਕਿ ਅਸੀਂ ਚਿੰਤਤ ਅਤੇ ਲਾਲਚੀ ਹਾਂ ਜਾਂ ਪਰਮੇਸ਼ਵਰ ਨੇ ਸਾਨੂੰ ਅਜਿਹਾ ਹੀ ਬਣਾਇਆ ਹੈ। ਅਸੀਂ ਢਿੱਗੀ ਹੋਈ ਹਾਲਤ ਵਿੱਚ ਹਾਂ ਅਤੇ ਸ਼ਰਾਪਤ ਸੰਸਾਰ ਵਿੱਚ ਜੀ ਰਹੇ ਹਾਂ। ਹਾਂ, ਅਸੀਂ ਤਰਕ ਕਰਨ ਵਾਲੇ ਮਨੁੱਖ ਹਾਂ, ਜੋ ਮਨ, ਸਰੀਰ ਅਤੇ ਆਤਮਾ ਦੀ ਪੀੜ ਮਹਿਸੂਸ ਕਰਦੇ ਹਾਂ। ਇੱਥੋਂ ਹੀ ਸਾਡੇ ਦੁੱਖ ਦਾ ਅਰੰਭ ਹੁੰਦਾ ਹੈ। ਇਸ ਦਾ ਅੰਤ ਕਿੱਥੇ ਹੋਣਾ ਚਾਹੀਦਾ ਹੈ, ਮੁੱਖ ਤੌਰ ਤੇ, ਇਸ ਦਾ ਅੰਤ ਸਾਡੇ ਵਿਸ਼ਵਾਸ ਅਤੇ ਮਸੀਹ ਨਾਲ ਸਬੰਧ ਵਿੱਚ ਹੋਣਾ ਚਾਹੀਦਾ ਹੈ।

ਮੁੱਢਲੇ ਤੌਰ ਤੇ ਦੁੱਖ ਸਾਨੂੰ ਮਸੀਹ ਉੱਤੇ ਆਪਣੀ ਨਿਰਭਰਤਾ, ਪਰਮੇਸ਼ਵਰ ਦੇ ਨੇੜੇ ਲੈ ਜਾਣਾ ਅਤੇ ਹਰ ਵਕਤ ਉਸ ਉੱਤੇ ਭਰੋਸਾ ਰੱਖਣ ਬਾਰੇ ਸੋਚਣ ਲਈ ਹੁੰਦੇ ਹਨ।

ਦੁਖ ਅਤੇ ਨਿਰਾਸ਼ਾ

- ਇਸ ਸੰਸਾਰ ਵਿੱਚ ਹਰ ਤਰਾਂ ਦਾ ਜੀਵਨ ਕੁਝ ਪਲਾਂ ਦਾ ਹੈ
- ਵਜੂਦ ਅਤੇ ਚਿੰਤਾ ਕਰਨਾ
- ਉਚਿਆਈਆਂ ਦਾ ਮਕਸਦ
- ਦੁਖ ਵਿੱਚ ਨੁਕਸਾਨ ਅਤੇ ਨਜਿੱਠਣ ਦੀ ਕਲਾ
- ਬਦਲਾਓ ਨੂੰ ਸਵੀਕਾਰ ਨਾ ਕਰਨਾ ਅਤੇ ਨਵੀਂ ਆਸ ਰੱਖਣਾ

ਉਦਾਸੀ ਅਤੇ ਹਾਰ

- ਲਗਾਤਾਰ ਹਾਰ ਦੁਆਰਾ ਬਕਾਵਟ
- ਤ੍ਰਿਸ਼ਨਾ ਦਾ ਪਿੱਛਾ ਕਰਨ ਤੋਂ ਬਾਅਦ ਉਦਾਸ ਹੋਣਾ

- ਸਫਲਤਾ ਪ੍ਰਾਪਤ ਕਰਨ ਯੋਗ ਨਾ ਹੋਣਾ ਅਤੇ ਸਫਲ ਨਾ ਰਹਿ ਪਾਣਾ
- ਜ਼ਿੰਦਗੀ ਜੀਣ ਤੋਂ ਹਾਰ ਜਾਣਾ
- ਨਕਾਰਾਤਮਕ ਊਰਜਾ ਇੱਕਠੀ ਕਰਨੀ
- ਜ਼ਿੰਦਗੀ ਜੀਉਣ ਦੀ ਆਸ ਅਤੇ ਦਿਲਚਸਪੀ ਖੋ ਦੇਣਾ

ਮਸੀਹ ਉੱਤੇ ਨਿਰਭਰ ਰਹਿਣ ਨਾਲ ਆਸ ਮਿਲਦੀ ਹੈ

- ਜ਼ਿੰਦਗੀ ਨੂੰ ਨਵਾਂ ਅਰਥ ਅਤੇ ਪਰਿਭਾਸ਼ਾ ਮਿਲਦੀ ਹੈ
- ਬੇਆਸ ਹਾਲਤ ਵੱਖਰੇ ਹੋ ਜਾਂਦੇ ਹਨ, ਜਦੋਂ ਅਸੀਂ ਜਾਣ ਜਾਂਦੇ ਹਾਂ ਕਿ ਜ਼ਿੰਦਗੀ ਵਿੱਚ ਕੁਝ ਵੀ ਸਥਾਈ ਨਹੀਂ ਹੈ
- ਜ਼ਿੰਦਗੀ ਦੇ ਬਦਲਾਓਂ ਲਈ ਬਾਹਰ ਤੱਕਨਾ ਅਤੇ ਨਵਾਂ ਦਰਸ਼ਨ, ਦਿਸ਼ਾ, ਊਰਜਾ ਅਤੇ ਤਾਕਤ ਇੱਕਠੀ ਕਰਨਾ
- ਪਰਮੇਸ਼ਵਰ ਨੂੰ ਜਾਣ ਕੇ ਮਿਲੀ ਤਾਕਤ ਜਿਹੜੀ ਸਾਡੇ ਅੰਦਰੂਨੀ ਮਨੁੱਖ ਨੂੰ ਬਦਲ ਦਿੰਦੀ ਹੈ
- ਜ਼ਿੰਦਗੀ ਦੀਆਂ ਸਹੀ ਪ੍ਰਮੁੱਖਤਾਵਾਂ ਰੱਖਣਾ
- ਜ਼ਿੰਦਗੀ ਦੀਆਂ ਹੱਦਾਂ ਅਤੇ ਸੰਭਾਵਨਾਵਾਂ ਨੂੰ ਸਮਝਣਾ
- ਹੱਦਾਂ ਵੱਡੀਆਂ ਹੋ ਗਈਆਂ ਹਨ, ਉੱਚੇ ਰਾਹਾਂ ਦੀ ਭਾਲ ਹੈ
- ਮਹਿਸੂਸ ਕਰਨਾ ਕਿ ਕੋਈ ਨੁਕਸਾਨ ਅਸਫਲਤਾ ਨਹੀਂ ਹੈ ।

ਸਮਾਪਤੀ:

ਜਦੋਂ ਸਾਡੇ ਕੋਲ ਮਸੀਹ ਦੀ ਨਵੀਂ ਆਸ ਹੋਵੇਗੀ ਤਾਂ ਅਸੀਂ ਅਜੇ ਤੁ ਵਿਅਕਤੀ ਹੋਵਾਂਗੇ, ਜਿਸ ਦਾ ਸੁਆਮੀ ਯਿਸੂ ਹੈ। ਜਦੋਂ ਹਰੇਕ ਹਾਲਾਤ ਵਿੱਚ ਸਾਡੇ ਕੋਲ ਸਦੀਵੀ ਆਸ ਹੁੰਦੀ ਹੈ ਉਦੋਂ ਸਾਡੇ ਜੀਉਣ ਦੀ ਊਰਜਾ ਪਰਮੇਸ਼ਵਰ ਵਲੋਂ ਆਉਂਦੀ ਹੈ । ਸਾਡੇ ਪ੍ਰਭੂ ਯਿਸੂ ਮਸੀਹ ਵਿੱਚ ਸਾਡੇ ਵਿਸ਼ਵਾਸ ਅਤੇ ਭਰੋਸੇ ਸਦਕਾ ਅਸੀਂ ਜੈਤੂ ਹੁੰਦੇ ਹਾਂ ਅਤੇ ਹਾਰ ਦੇ ਨਹੀਂ । ਅਸੀਂ ਅਕਾਸ਼ ਦੇ ਪੰਛੀਆਂ ਵਾਂਗ ਅਜ਼ਾਦੀ, ਸ਼ਾਂਤੀ ਅਤੇ ਭਰਪੂਰ ਜ਼ਿੰਦਗੀ ਦਾ ਅਨੰਦ ਮਾਣਦੇ ਹਾਂ । ਸਾਡੀ ਖੁਸ਼ ਕਿਸਮਤੀ ਹੈ ਕਿ ਇਸ ਸੰਸਾਰ ਵਿੱਚ ਸਾਡੇ ਕੋਲ ਯਿਸੂ ਮਸੀਹ ਜਿਹਾ ਪਰਮੇਸ਼ਵਰ ਹੈ, ਜਿਸ ਦਾ ਨਮੂਨਾ ਸਾਡੇ ਜੀਵਨਾਂ ਦੁਆਰਾ ਦਿੱਤਾ ਗਿਆ ਹੈ ।

ਪ੍ਰਾਰਥਨਾ:

ਸਾਡੇ ਸਵਰਗੀ ਪਿਤਾ, ਤੇਰੇ ਪੁੱਤਰ ਦੇ ਲਈ ਅਸੀਂ ਤੇਰਾ ਧੰਨਵਾਦ ਕਰਦੇ ਹਾਂ, ਜਿਸ ਨੇ ਸਾਡੇ ਲਈ ਆਪ ਦੁੱਖ ਸਹਿ ਲਏ ਹਨ। ਅਸੀਂ ਸੰਸਾਰ ਵਿੱਚ ਤੇਰੇ ਲੋਕਾਂ ਲਈ ਪ੍ਰਾਰਥਨਾ ਕਰਦੇ ਹਾਂ, ਜੋ ਆਪਣੇ ਜੀਵਨਾਂ ਵਿੱਚ ਦੁੱਖਾਂ ਦਾ ਸਾਹਮਣਾ ਕਰ ਰਹੇ ਹਨ ਅਤੇ ਪ੍ਰਾਰਥਨਾ ਕਰਦੇ ਹਾਂ ਕਿ ਜਦੋਂ ਉਨ੍ਹਾਂ ਤੱਕ ਤੇਰਾ ਕਲਾਮ ਪੁੱਜਦਾ ਹੈ ਤੂੰ ਉਨ੍ਹਾਂ ਦੀ ਸਹਾਇਤਾ ਕਰੋ ਅਸੀਂ ਪ੍ਰਾਰਥਨਾ ਕਰਦੇ ਹਾਂ ਕਿ ਤੂੰ ਉਨ੍ਹਾਂ ਸਭਨਾਂ ਦੀ ਸਹਾਇਤਾ ਹਾਲਾਤਾਂ ਉੱਤੇ ਜੈਤੂ ਹੋਣ ਵਿੱਚ ਕਰ ਜਿਹੜੇ ਦੁੱਖਾਂ ਵਿੱਚ ਹਨ । ਯਿਸੂ ਮਸੀਹ ਦੇ ਨਾਮ ਵਿੱਚ ਮੰਗਦੇ ਹਾਂ, ਆਮੀਨ ।

9. ਵਿਚੋਲਗੀ ਦੀ ਪ੍ਰਾਰਥਨਾ:

ਸਾਡੇ ਪਿਆਰੇ ਸਵਰਗੀ ਪਿਤਾ, ਜ਼ਿੰਦਗੀ ਦੇ ਸਾਰੇ ਹਾਲਾਤਾਂ ਨਾਲ ਨਜਿੱਠਣ ਦਾ ਰਾਹ ਬਣਾਉਣ ਲਈ ਅਸੀਂ ਤੇਰਾ ਧੰਨਵਾਦ ਕਰਦੇ ਹਾਂ । ਸਾਨੂੰ ਯਕੀਨ ਹੈ ਕਿ ਕੋਈ ਵੀ ਹਾਲਾਤ ਸਾਡੇ ਵੱਸ ਤੋਂ ਬਾਹਰ ਨਹੀਂ ਹੈ, ਇਸ ਲਈ ਉਨ੍ਹਾਂ ਲੋਕਾਂ ਦੀ ਮਦਦ ਕਰ ਜਿਹੜੇ ਜ਼ਿੰਦਗੀ ਦੇ ਮੁਸ਼ਕਲ ਹਾਲਾਤਾਂ ਵਿੱਚੋਂ ਲੰਘ ਰਹੇ ਹਨ । ਉਨ੍ਹਾਂ ਦੀ ਸਹਾਇਤਾ, ਸੁਰੱਖਿਆ ਚੌਕਸੀ ਅਤੇ ਪੋਸ਼ਣ ਕਰ ਅਤੇ ਉਨ੍ਹਾਂ ਦਾ ਸਹਿਯੋਗ ਅਤੇ ਦੇਖਭਾਲ ਕਰ.....

ਪ੍ਰਭੂ ਆਪਣੀ ਦਯਾ ਨਾਲ ਸਾਡੀ ਪ੍ਰਾਰਥਨਾ ਸੁਣ

ਮੁਕਤੀਦਾਤਾ ਪ੍ਰਭੂ ਅਤੇ ਸਵਰਗੀ ਪਿਤਾ ਅਸੀਂ ਉਨ੍ਹਾਂ ਸਭਨਾਂ ਲਈ ਪ੍ਰਾਰਥਨਾ ਕਰਦੇ ਹਾਂ ਜੋ ਦੁਖੀ ਲੋਕਾਂ ਦੀ ਸੇਵਾ ਅਤੇ ਸਹਿਯੋਗ ਕਰਦੇ ਹਨ। ਬੇਨਤੀ ਕਰਦੇ ਹਾਂ ਕਿ ਤੂੰ ਉਨ੍ਹਾਂ ਉਤੇ ਆਪਣੀ ਖਾਸ ਮੋਹਰ ਕਰੀਂ ਤਾਂ ਜੋ ਉਹ ਉਨ੍ਹਾਂ ਲੋਕਾਂ ਦੀ ਦੇਖਭਾਲ ਕਰ ਸਕਣ ਜਿਹੜੇ ਜ਼ਿੰਦਗੀ ਦੇ ਮੁਸ਼ਕਲ ਦੌਰ ਵਿੱਚੋਂ ਲੰਘ ਰਹੇ ਹਨ, ਉਨ੍ਹਾਂ ਨੂੰ ਪੁਨਰ ਸਥਾਪਿਤ ਕਰਨ ਅਤੇ ਬਹਾਲੀ ਅਤੇ ਚੰਗਿਆਈ ਦੇ ਰਾਹ ਉਤੇ ਪਾਉਣ।

ਪ੍ਰਭੂ ਆਪਣੀ ਦਯਾ ਨਾਲ ਸਾਡੀ ਪ੍ਰਾਰਥਨਾ ਸੁਣ

ਪ੍ਰਭੂ ਅਸੀਂ ਉਨ੍ਹਾਂ ਮੈਂਬਰਾਂ ਲਈ ਵੀ ਪ੍ਰਾਰਥਨਾ ਕਰਦੇ ਹਾਂ ਜਿਹੜੇ ਭਿੰਨ-ਭਿੰਨ ਪੱਧਰਾਂ ਤੇ ਹੀਲਿੰਗ ਟੀਮ ਵਿੱਚ ਲੋਕਾਂ ਦੀ ਭਲਿਆਈ ਲਈ ਮਿਲ ਕੇ ਕੰਮ ਕਰਨ ਵਿੱਚ ਆਪਣਾ ਯੋਗਦਾਨ ਪਾਉਂਦੇ ਹਨ। ਅਸੀਂ ਮੰਗਦੇ ਹਾਂ ਕਿ ਹਰੇਕ ਸਿਹਤ ਕਰਮੀ ਦੀ ਮਦਦ ਕਰੋ ਜੋ ਬਿਮਾਰ ਲੋਕਾਂ ਦਾ ਇਲਾਜ ਕਰਦੇ ਹਨ ਅਤੇ ਦੁਖੀ ਲੋਕਾਂ ਦੀ ਵੀ। ਉਨ੍ਹਾਂ ਦੀ ਸਹਾਇਤਾ ਕਰ, ਰੋਗ ਜਾਣਨ ਦਾ ਗਿਆਨ ਅਤੇ ਇਲਾਜ ਕਰਨ ਦੀ ਮਹਾਰਤ ਬਖਸ਼ ਅਤੇ ਚੰਗਿਆਈ ਪ੍ਰਕ੍ਰਿਆ ਵਿੱਚ ਮਦਦ ਕਰ।

ਪ੍ਰਭੂ ਆਪਣੀ ਦਯਾ ਨਾਲ ਸਾਡੀ ਪ੍ਰਾਰਥਨਾ ਸੁਣ

ਸਰਬਸ਼ਕਤੀਮਾਨ ਪਿਤਾ ਪਰਮੇਸ਼ਵਰ ਅਸੀਂ ਸੀ.ਐਮ.ਏ.ਆਈ.ਦੀਆਂ ਸਾਰੀਆਂ ਸੰਸਥਾਵਾਂ ਅਤੇ ਵਿਅਕਤੀਆਂ ਲਈ ਪ੍ਰਾਰਥਨਾ ਕਰਦੇ ਹਾਂ ਜਿਹੜੇ ਸਾਡੇ ਦੇਸ਼ ਦੇ ਹਰੇਕ ਕੋਨੇ ਵਿੱਚ ਬਿਮਾਰਾਂ, ਦੁਖੀਆਂ ਅਤੇ ਲਾਚਾਰ ਲੋਕਾਂ ਪ੍ਰਤੀ ਤੇਰੇ ਪੁੱਤਰ ਦਾ ਪਿਆਰ ਦਰਸਾਉਣ ਲਈ ਸੇਵਾ ਕਰ ਰਹੇ ਹਨ। ਉਨ੍ਹਾਂ ਲੋਕਾਂ ਦੀ ਸਹਾਇਤਾ ਕਰ ਜਿਹੜੇ ਚੰਗਿਆਈ ਸੇਵਾ ਵਿੱਚ ਢੁੱਕਵੇਂ ਅਤੇ ਅਸਰਦਾਰ ਹੋਣ ਲਈ ਸੰਘਰਸ਼ ਕਰ ਰਹੇ ਹਨ।

ਪ੍ਰਭੂ ਆਪਣੀ ਦਯਾ ਨਾਲ ਸਾਡੀ ਪ੍ਰਾਰਥਨਾ ਸੁਣ

ਪ੍ਰਭੂ ਅਸੀਂ ਸੀ.ਐਮ.ਏ.ਆਈ. ਦੇ ਲਈ ਪ੍ਰਾਰਥਨਾ ਕਰਦੇ ਹਾਂ ਜੋ ਭਾਰਤ ਵਿੱਚ ਲੋਕਾਂ ਦੀ ਸੱਚੀ ਸੇਵਾ ਕਰਨ ਲਈ ਚਰਚਾਂ ਦੀ ਸਿਹਤ ਸ਼ਾਖਾ ਹੈ ਅਤੇ ਚਰਚਾਂ ਲਈ ਉਨ੍ਹਾਂ ਵਿਸ਼ਿਆਂ ਨੂੰ ਦੱਸਣ ਵਾਸਤੇ ਜਿਹੜੇ ਲੋਕਾਂ ਨੂੰ ਜ਼ਿੰਦਗੀ ਦੀ ਭਰਪੂਰੀ ਜੀਉਣ ਵਿੱਚ ਰੁਕਾਵਟਾਂ ਪਾਉਂਦੇ ਹਨ। ਦੁਖੀ ਲੋਕਾਂ ਦੀ ਸੇਵਾ ਕਰਨ ਵਾਲੀ ਹਰੇਕ ਕਲੀਸਿਆਂ ਦੇ ਕਾਰਜ ਨੂੰ ਬਰਕਤਾਂ ਦੇ ਜਿਸ ਨਾਲ ਤੇਰੇ ਲੋਕ ਜ਼ਿੰਦਗੀ ਦਾ ਮਿਆਰ ਸੁਧਾਰਨ ਵਿੱਚ ਉਚੇਚਾ ਕਾਰਜ ਕਰ ਸਕਣ।

ਪ੍ਰਭੂ ਆਪਣੀ ਦਯਾ ਨਾਲ ਸਾਡੀ ਪ੍ਰਾਰਥਨਾ ਸੁਣ

(ਆਗੂ ਪ੍ਰਾਰਥਨਾ ਦੇ ਹੋਰ ਵਿਸ਼ੇ ਵੀ ਸ਼ਾਮਲ ਕਰ ਸਕਦਾ ਹੈ ਅਤੇ ਪਾਸਬਾਨੀ ਪ੍ਰਾਰਥਨਾ ਨਾਲ ਸਮਾਪਤੀ ਕਰੋ)

ਭੇਟਾਂ ਲਈ ਭਜਨ

(ਜੇਕਰ ਪ੍ਰਭੂ ਭੇਜ ਮਣਾਇਆ ਗਿਆ ਹੈ, ਤਾਂ ਕਿਰਪਾ ਕਰਕੇ ਪਾਕ ਅਸਾ ਤਰਤੀਬ ਦੀ ਪਾਲਨਾ ਕਰਦੇ ਹੋਏ ਪ੍ਰਾਰਥਨਾ ਅਤੇ ਬਰਕਤ ਦੇ ਕਲਮੇ ਨਾਲ ਸਮਾਪਤੀ ਕਰੋ)

ਹੀਲਿੰਗ ਮਨੀਸਟਰੀ ਸੰਡੇ ਦੌਰਾਨ ਇੱਕਠੀ ਕੀਤੀ ਗਈ ਭੇਟ ਭੇਜੀ ਜਾ ਸਕਦੀ ਹੈ :

CMAI Office, Plot No.2, A-3 Local Shopping Centre, Janakpuri, New Delhi By
Demand Draft/Cheque in favour of 'CMAI, New Delhi'.